

Patient: _____
First name Last name

PHN: _____

Birth date: _____

Sex: Male Female X

Address: _____

City: _____ **Postal code:** _____

Billable to: MSP ICBC WCB Patient
 Other: _____

Referring Physician: _____

Billing Number: _____

Phone: _____ **Fax:** _____

Copy to: _____

Exam Requested

- ABDOMEN** - Nothing to eat or for 8 hours before your appointment.
 - HERNIA / ABDOMINAL WALL**– No prep needed
 - RENAL** _____
 - BLADDER** _____
 - PELVIS** _____
 - IUCD LOCALIZATION** _____
- Full bladder needed. Drink 32oz/1 litre water 1-2 hours before your appointment.
Do not empty bladder until after appointment.
- ABDOMEN / PELVIS** - Nothing to eat for 8 hours before your appointment AND full bladder needed. Drink 32oz/1 litre water 1-2 hours before appointment. Do not empty bladder until after appointment.
 - OBSTETRIC** – Full bladder needed for all obstetric exams. Drink 32oz/1 litre water 1-2 hours before appointment. Do not empty bladder until after appointment. Patients 18 weeks and over in their pregnancy should drink 16oz/500ml one hour before appointment.
 - 1st TRIMESTER
 - 2nd TRIMESTER
 - 3rd TRIMESTER
 - NUCHAL TRANSLUCENCY SCAN (KINGSWAY ONLY)**
 - SOFT TISSUE (CYST/MASS, NO MSK)** – No prep needed
 - TESTICULAR** – No prep needed
 - THYROID** – No prep needed
 - CAROTID** – No prep needed

LMP: _____

EDC: _____




Clinical History (must be indicated)

STAT REPORT

If you have not followed the exam preparation instructions, we will not be able to complete your exam and your appointment will be rebooked.

Please bring this requisition and your BC Care Card to your appointment.

Please arrive 10 minutes early.



Appointment Date: _____ **Appointment Time:** _____

24-hour cancellation required. A fee of \$50 will be charged for missed appointments

North Burnaby
4218 Hastings Street
Burnaby, BC V5C 2J6
Ph: 604-299-2666
Fax: 604-299-5773



Kingsway
100 – 4980 Kingsway
Burnaby, BC V5H 4K7
Ph: 604-434-1345
Fax: 604-435-1309



Richmond
150 – 5791 No 3 Road
Richmond, BC V6X 2C9
Ph: 604-278-9151
Fax: 604-278-6315



INSTRUCTIONS FOR ULTRASOUND APPOINTMENT PREPERATION

- **ABDOMEN** - Nothing to eat or for 8 hours before your appointment.
- **RENAL / BLADDER / PELVIS / OBSTETRIC / IUCD LOCALIZATION**
Full bladder needed. Drink 32oz/1 litre water 1-2 hours before your appointment and do not empty bladder until after your appointment. Obstetric patients 18 weeks and over in their pregnancy should drink 16oz/500ml one hour before appointment.
- **ABDOMEN & PELVIS**
Nothing to eat for 8 hours before your appointment AND full bladder needed. Drink 32oz/1 litre water 1-2 hours before appointment. Do not empty bladder until after appointment.
- **ALL OTHER EXAMS** – No special preparation needed.

Ultrasound is by appointment only. Please call to book an appointment. Please arrive 10 minutes early for your appointment, and bring your completed requisition/doctors' referral and BC Care Card.

If you have not followed the exam preparation instructions, we will not be able to complete your exam and your appointment will be rebooked.

24-hour cancellation required. A fee of \$50 will be charged for missed appointments.

超聲波預約準備說明

- 腹部 - 預約前8小時請勿飲食。
- 腎臟/膀胱/子宮/骨盆/產科/宮內節育器定位

需要漲滿的膀胱。預約前 1-2 小時喝 32 盎司/1 公升水，飲水後請不要小便。懷孕 18 週及以上的孕婦應在預約前一小時飲用 16 盎司/500 毫升水。

- 腹部和子宮/骨盆

預約前 8 小時開始禁食禁水，預約前 1-2 小時請飲用 32 盎司/1 公升水，並且需要漲滿充盈的膀胱。在飲水後請預約之前不要小便排空膀胱。

- 所有其他檢查考試—無需特別準備。

超聲波僅需要預約。請致電預約。請提前 10 分鐘到達您的預約，並帶上您完成的申請/醫生推薦表格和 BC Care 卡。

如果您沒有按照檢查考試準備說明進行操作，我們將無法完成您的檢查考試，您的預約將被重新安排。

需要 24 小時取消。錯過預約將會收取 50 加元的費用。

अलटरासाउंड अपाईटमेंट की तैयारी ली है रदाइतं

- पेट - तुगाडी मुलाकात तें 8 ॲटे पहरिलां कुष नगीं खाटा ।
- रेनल / बलैडर / पेलविस / पसुती / IUCD सभानिकरन

पुरे बलैडर की लेङ है। आपनी मुलाकात तें 1-

2 ॲटे पहरिलां 32oz/1 लीटर पाटी पीं अते आपनी मुलाकात तें बाअद तँक बलैडर नुं खाली ना करे। 18 रदडिआं जां इस तें दँप उमर दे पसुती रेगीआं नुं अ पाईटमेंट तें इँक ॲटा पहरिलां 16oz/500ml पीटा चारीदा है।

- पेट अते पेड

तुगाडी मुलाकात तें 8 ॲटे पहरिलां खाटा ते पीटा है अते पुरे बलैडर की लेङ है। मुलाकात तें 1-

2 ॲटे पहरिलां 32oz/1 लीटर पाटी पीं। मुलाकात तँक बलैडर नुं खाली ना करे।

- हेर सारीआं पींखिआवां - किसे दिमेस तैयारी की लेङ नगीं है।

अलटरासाउंड सिरफ मुलाकात दुआरा कीता जांदा है। किरपा करके मुलाकात बुँक करन ली है काल करे। किरपा करके आपनी मुलाकात ली 10 मिनट पहरिलां प रुँचे, अते आपनी पुगी हेडी मँग/डाक्टरां दा रैडरल अते बी सी केअर कारड लिआँ।

जेकर तुमीं इमतिहान की तैयारी के निरदेसां की पालना नगीं कीती है, तं अमीं तुगाडी पींखिआ नुं पुरा नगीं कर सकांरो अते तुगाडी मुलाकात दुबारा बुँक कीती जावेगी।

24-ॲटे पहरिलां रँक करन की लेङ है। बुँडीआं मुलाकातां ली \$50 की फीस ली जावेगी।